



Punjab Government Gazette

Published by Authority

No. 1]

CHANDIGARH, FRIDAY, JANUARY 1, 2021 (PAUSA 11, 1942 SAKA)

PART I

Punjab Government Notifications and Orders

ਪੰਜਾਬ ਸਰਕਾਰ

ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ
(ਗ੍ਰਹਿ-1 ਸ਼ਾਖਾ)

ਅਧਿਸੂਚਨਾ

ਮਿਤੀ 29 ਦਸੰਬਰ, 2020

ਨੰ. 15/04/2020-6ਗ1/2608.—ਅਧਿਸੂਚਿਤ ਕੀਤਾ ਜਾਂਦਾ ਹੈ ਕਿ ਡੀ.ਜੀ.ਪੀ., ਪੰਜਾਬ ਦੀ ਤਜਵੀਜ਼ ਦੇ ਸਨਮੁੱਖ ਰਾਜ ਸਰਕਾਰ (ਵਿੱਤ ਵਿਭਾਗ) ਦੀਆਂ ਹਦਾਇਤਾਂ ਨੰ: 22/2/2012-3ਪੀ.ਐਫ2/263-267, ਮਿਤੀ 02.03.2020 ਦੀ ਰੋਸ਼ਨੀ ਵਿੱਚ ਸ਼੍ਰੀ ਵਰਿੰਦਰਪਾਲ ਸਿੰਘ, ਪੀ.ਪੀ.ਐਸ. (ਨੰ:ਟੀ.ਪੀ. 36), ਹੁਣ ਕਪਤਾਨ ਪੁਲਿਸ, ਜਿਨ੍ਹਾ ਦੀ ਜਨਮ ਮਿਤੀ 21.09.1962 ਹੈ, ਦੀ ਮਿਤੀ 30.09.2020 ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ, ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਦੇ ਹੁਕਮ ਨੰ:15/04/2020-6ਗ੍ਰਹਿ1/2006-09, ਮਿਤੀ 12.10.2020 ਰਾਹੀਂ ਉਨ੍ਹਾਂ ਦੇ ਸੇਵਾਕਾਲ ਵਿੱਚ ਅੱਗੇ ਤਿੰਨ ਮਹੀਨੇ ਭਾਵ ਮਿਤੀ 01.10.2020 ਤੋਂ 31.12.2020 ਤੱਕ ਦਾ ਵਾਧਾ ਪ੍ਰਵਾਨ ਕੀਤਾ ਗਿਆ ਸੀ।

2. ਹੁਣ ਡੀ.ਜੀ.ਪੀ., ਪੰਜਾਬ ਵੱਲੋਂ ਅਧਿਕਾਰੀ ਦੇ ਸੇਵਾਕਾਲ ਵਿੱਚ ਅੱਗੇ ਹੋਰ ਤਿੰਨ ਮਹੀਨੇ ਦਾ ਵਾਧਾ ਮਿਤੀ 31.03.2021 ਤੱਕ ਕਰਨ ਦੀ ਸਿਫਾਰਸ਼ ਕੀਤੀ ਗਈ। ਪ੍ਰੰਤੂ ਸਮਰੱਥ ਅਥਾਰਟੀ ਵੱਲੋਂ ਅਧਿਕਾਰੀ ਦੇ ਸੇਵਾਕਾਲ ਵਿੱਚ ਅੱਗੇ ਹੋਰ ਵਾਧਾ ਨਾ-ਮੰਨਜ਼ੂਰ ਕਰਨ ਦਾ ਫੈਸਲਾ ਲਿਆ ਗਿਆ ਹੈ, ਇਸ ਲਈ ਸ਼੍ਰੀ ਵਰਿੰਦਰ ਪਾਲ ਸਿੰਘ, ਪੀ.ਪੀ.ਐਸ ਨੂੰ ਮਿਤੀ 31.12.2020 (ਬਾਅਦ ਦੁਪਹਿਰ) ਤੋਂ ਸਰਕਾਰੀ ਸੇਵਾ ਤੋਂ ਨਿਵਿਰਤ ਕੀਤਾ ਜਾਂਦਾ ਹੈ।

ਚੰਡੀਗੜ੍ਹ
ਮਿਤੀ 27 ਦਸੰਬਰ, 2020

ਅਨੁਰਾਗ ਅਗਰਵਾਲ, ਆਈ.ਏ.ਐਸ.
ਵਧੀਕ ਮੁੱਖ ਸਕੱਤਰ, ਪੰਜਾਬ ਸਰਕਾਰ,
ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ।